



ਸੁਰੱਖਿਆ ਆਉਟੇਜ ਦੇ ਮਾਮਲੇ ਵਿੱਚ ਤੁਹਾਨੂੰ ਸੁਰੱਖਿਅਤ ਰਹਿਣ ਅਤੇ ਤਿਆਰ ਰਹਿਣ ਵਿੱਚ ਮਦਦ ਕਰਨਾ



Pacific Gas and Electric Company (PG&E) ਤੋਂ ਵਿਜ਼ਟਰ ਸੰਬੰਧੀ ਜਾਣਕਾਰੀ ਅਤੇ ਸਰੋਤ

ਸਾਡੇ ਸਮੁਦਾਇ ਨੂੰ ਸੁਰੱਖਿਅਤ ਰੱਖਣ ਲਈ, PG&E ਉੱਨਤ ਸੁਰੱਖਿਆ ਉਪਕਰਣਾਂ ਦੀ ਵਰਤੋਂ ਕਰਦਾ ਹੈ, ਜੋ ਜੰਗਲ ਦੀ ਅੱਗ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਇਹਨਾਂ ਉਪਕਰਣਾਂ ਦੇ ਨਤੀਜੇ ਵਜੋਂ ਅਸਥਾਈ ਬਿਜਲੀ ਬੰਦ ਹੋ ਸਕਦੀ ਹੈ, ਜਿਸਦੀ ਜੂਨ ਤੋਂ ਨਵੰਬਰ ਤੱਕ ਹੋਣ ਦੀ ਸੰਭਾਵਨਾ ਹੈ।

PUBLIC SAFETY POWER SHUTOFFS (PSPS)

ਇੱਕ ਆਖਰੀ ਉਪਾਅ ਵਜੋਂ, ਜਦੋਂ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ, ਤਾਂ ਜੰਗਲ ਦੀ ਅੱਗ ਨੂੰ ਰੋਕਣ ਵਿੱਚ ਮਦਦ ਕਰਨ ਲਈ ਬਿਜਲੀ ਨੂੰ ਸਰਗਰਮੀ ਨਾਲ ਬੰਦ ਕੀਤਾ ਜਾ ਸਕਦਾ ਹੈ। ਇਹ ਤੇਜ਼ ਹਵਾਵਾਂ, ਘੱਟ ਨਮੀ ਅਤੇ ਖੁਸ਼ਕ ਬਨਸਪਤੀ ਦੇ ਸੁਮੇਲ ਕਾਰਨ ਹੈ।

ਤੁਹਾਡੇ ਹੋਸਟ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾਵੇਗਾ, ਅਤੇ ਨਵੀਨਤਮ ਜਾਣਕਾਰੀ ਸਾਡੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ 'ਤੇ ਲੱਭੀ ਜਾ ਸਕਦੀ ਹੈ। pge.com/psps 'ਤੇ ਹੋਰ ਜਾਣੋ।

ਤੁਹਾਨੂੰ ਤਿਆਰੀ ਕਰਵਾਉਣ ਵਿੱਚ ਮਦਦ ਕਰਨਾ

ਆਉਟੇਜ ਤੋਂ ਪਹਿਲਾਂ

- ਆਪਣੇ ਹੋਸਟ ਨਾਲ ਸੰਪਰਕ ਕਰੋ, ਤਾਂ ਜੋ ਉਹਨਾਂ ਦੀ ਐਮਰਜੈਂਸੀ ਯੋਜਨਾ ਅਤੇ ਉਹਨਾਂ ਕੋਲ ਵਿਜ਼ਟਰ ਲਈ ਸਾਈਟ 'ਤੇ ਮੌਜੂਦ ਸਰੋਤਾਂ ਬਾਰੇ ਜਾਣਨ ਲਈ ਸੰਪਰਕ ਕਰੋ, ਜਿਵੇਂ ਕਿ ਫਲੈਸ਼ਲਾਈਟਾਂ ਅਤੇ ਪੋਰਟੇਬਲ ਚਾਰਜਰ।
- ਉਪਕਰਣਾਂ ਨੂੰ ਚਾਰਜ ਰੱਖੋ ਅਤੇ ਉਹਨਾਂ ਫੋਨ ਨੰਬਰਾਂ ਨੂੰ ਲਿਖੋ ਜਿਹਨਾਂ ਦੀ ਤੁਹਾਨੂੰ ਐਮਰਜੈਂਸੀ ਵਿੱਚ ਜ਼ਰੂਰਤ ਪੈ ਸਕਦੀ ਹੈ।
- ਆਪਣੀ ਮੁਲਾਕਾਤ ਦੌਰਾਨ, pge.com/addressalerts 'ਤੇ ਆਪਣੀ ਰਿਹਾਇਸ਼ ਲਈ APP ਸੂਚਨਾਵਾਂ ਪ੍ਰਾਪਤ ਕਰਨ ਲਈ ਸਾਈਨ ਅੱਪ ਕਰੋ।

ਆਉਟੇਜ ਦੇ ਦੌਰਾਨ


- ਭੋਜਨ, ਰਿਹਾਇਸ਼ ਅਤੇ ਆਵਾਜਾਈ ਵਰਗੇ ਸਥਾਨਕ ਸਰੋਤਾਂ ਨਾਲ 24/7 ਜੁੜੇ ਰਹਿਣ ਲਈ **211** 'ਤੇ ਕਾਲ ਕਰੋ, **211-211** 'ਤੇ "PSPS" ਟੈਕਸਟ ਕਰੋ ਜਾਂ **211.org** 'ਤੇ ਜਾਓ।
- pge.com/crc 'ਤੇ ਬੁਨਿਆਦੀ ਸਪਲਾਈ, Wi-Fi, ਚਾਰਜਿੰਗ ਸਟੇਸ਼ਨਾਂ ਅਤੇ ADA-ਪਹੁੰਚਯੋਗ ਰੈਸਟਰੂਮਾਂ ਲਈ Community Resource Centers ਲੱਭੋ।
- pge.com/pspsresources 'ਤੇ ਭੋਜਨ ਸੰਬੰਧੀ ਬਦਲਾਅ ਲੱਭੋ।

ENHANCED POWERLINE SAFETY SETTINGS (EPSS)

ਜਦੋਂ ਜੰਗਲ ਦੀ ਅੱਗ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ, ਤਾਂ PG&E EPSS ਤਕਨਾਲੋਜੀ ਨੂੰ ਸਮਰੱਥ ਕਰ ਸਕਦਾ ਹੈ, ਜੋ ਬਿਜਲੀ ਦੀਆਂ ਲਾਈਨਾਂ ਨੂੰ ਇੱਕ ਸਕਿੰਟ ਦੇ ਦਸਵੇਂ ਹਿੱਸੇ ਦੇ ਅੰਦਰ ਆਪਣੇ ਆਪ ਬਿਜਲੀ ਬੰਦ ਕਰਨ ਦੀ ਇਜਾਜ਼ਤ ਦਿੰਦਾ ਹੈ, ਜੇਕਰ ਕੋਈ ਅਜਿਹੀ ਸਮੱਸਿਆ ਹੈ, ਜਿਸ ਨਾਲ ਚਿੰਗਾਰੀ ਲੱਗ ਸਕਦੀ ਹੈ।

ਅਸੀਂ ਇੱਕ ਗੈਰ-ਯੋਜਨਾਬੱਧ ਸੁਰੱਖਿਆ ਆਉਟੇਜ ਦੇ ਦੌਰਾਨ ਸਾਡੀ ਵੈੱਬਸਾਈਟ ਅਤੇ ਤੁਹਾਡੇ ਹੋਸਟ ਨਾਲ ਅੱਪਡੇਟ ਸਾਂਝੇ ਕਰਾਂਗੇ। pge.com/epss 'ਤੇ ਹੋਰ ਜਾਣੋ।

ਵਿਜ਼ਟਰ ਲਈ ਹੋਰ ਸਰੋਤ ਅਤੇ ਸਹਾਇਤਾ ਲੱਭਣ ਲਈ, pge.com/wildfiresafety 'ਤੇ ਜਾਓ।

 240+ ਭਾਸ਼ਾਵਾਂ ਵਿੱਚ ਅਨੁਵਾਦ ਸਹਾਇਤਾ ਲਈ, PG&E ਨੂੰ **1-866-743-6589** 'ਤੇ ਕਾਲ ਕਰੋ।

ਇਸ ਦਸਤਾਵੇਜ਼ ਵਿੱਚ ਸ਼ਾਮਲ ਕੁਝ ਉਪਾਵਾਂ ਨੂੰ ਜੰਗਲੀ ਅੱਗ ਦੇ ਜੋਖਮ ਨੂੰ ਹੋਰ ਘਟਾਉਣ ਦੇ ਇਰਾਦੇ ਨਾਲ ਵਾਧੂ ਸਾਵਧਾਨੀ ਸਬੰਧੀ ਉਪਾਅ ਮੰਨਿਆ ਜਾਂਦਾ ਹੈ। "PG&E" Pacific Gas and Electric Company ਨੂੰ ਦਰਸਾਉਂਦਾ ਹੈ, ਜੋ PG&E ਕਾਰਪੋਰੇਸ਼ਨ ਦੀ ਇੱਕ ਸਹਾਇਕ ਕੰਪਨੀ ਹੈ। ©2022 Pacific Gas and Electric Company. ਸਾਰੇ ਹੱਕ ਰਾਖਵੇਂ ਹਨ। CCC-1022-5763. 06/21/2022